

ਬ੍ਰੈਂਪਟਨ ਰੀਜਨਲ ਕਾਉਂਸਲਰ ਪਾਲ ਵਿਸੇਂਟ ਨੂੰ ਏ.ਐਮ.ਓ. ਦੇ 2022 ਤੋਂ 2024 ਦੇ ਬੋਰਡ ਆਫ ਡਾਇਰੈਕਟਰਸ ਲਈ ਚੁਣਿਆ ਗਿਆ

ਬ੍ਰੈਂਪਟਨ, ਓਨਟੈਰੀਓ (18 ਅਗਸਤ, 2022) – ਕੱਲ੍ਹ 2022 ਐਸੋਸੀਏਸ਼ਨ ਆਫ ਮਿਊਨਿਸਿਪਲਟੀਜ਼ (ਏ.ਐਮ.ਓ.) (2022 Association of Municipalities (AMO) ਦੀ ਸਾਲਾਨਾ ਜਨਰਲ ਮੀਟਿੰਗ ਅਤੇ ਕਾਨਫਰੰਸ ਵਿੱਚ, ਬ੍ਰੈਂਪਟਨ ਰੀਜਨਲ ਕਾਉਂਸਲਰ ਪਾਲ ਵਿਸੇਂਟ (Paul Vicente) ਨੂੰ 2022 ਤੋਂ 2024 ਦੀ ਬੋਰਡ ਟਰਮ ਲਈ ਰੀਜਨਲ ਅਤੇ ਸਿੰਗਲ ਟਿਅਰ ਕੌਕਸ (Single Tier Caucus) ਦੇ ਮੈਂਬਰ ਵਜੋਂ, ਏ.ਐਮ.ਓ. ਬੋਰਡ ਆਫ ਡਾਇਰੈਕਟਰਸ ਲਈ ਚੁਣਿਆ ਗਿਆ।

ਏ.ਐਮ.ਓ., ਇੱਕ ਗੈਰ-ਲਾਭ ਸੰਗਠਨ ਹੈ, ਜੋ ਓਨਟੈਰੀਓ ਦੀਆਂ ਲਗਭਗ ਸਾਰੀਆਂ 444 ਮਿਊਨਿਸਿਪਲ ਸਰਕਾਰਾਂ ਦੀ ਨੁਮਾਇੰਦਗੀ ਕਰਦਾ ਹੈ। ਏ.ਐਮ.ਓ., ਓਨਟੈਰੀਓ ਵਿੱਚ ਮਜ਼ਬੂਤ ਅਤੇ ਪ੍ਰਭਾਵੀ ਮਿਊਨਿਸਿਪਲ ਸਰਕਾਰ ਦੀ ਹਿਮਾਇਤ ਕਰਦਾ ਹੈ ਅਤੇ ਓਨਟੈਰੀਓ ਅਤੇ ਕੈਨੇਡਾ ਦੇ ਰਾਜਨੀਤਿਕ ਸਿਸਟਮ ਦੇ ਮਹੱਤਵਪੂਰਣ ਅਤੇ ਜ਼ਰੂਰੀ ਅੰਗ ਵਜੋਂ, ਮਿਊਨਿਸਿਪਲ ਸਰਕਾਰ ਦੇ ਮਹੱਤਵ ਦਾ ਪ੍ਰਚਾਰ ਕਰਦਾ ਹੈ।

2022 ਤੋਂ 2024 ਟਰਮ ਦੇ ਦੌਰਾਨ, ਏ.ਐਮ.ਓ., ਖਾਸ ਤੌਰ ਤੇ ਆਰਥਿਕ ਬਹਾਲੀ ਅਤੇ ਖੁਸ਼ਹਾਲੀ, ਪਲਾਨਿੰਗ ਅਤੇ ਵਾਧੇ, ਸਸਤੇ ਘਰਾਂ, ਬੇਘਰ ਹੋਣ ਦੀ ਸਥਿਤੀ ਨੂੰ ਖਤਮ ਕਰਨ, ਇੰਫਰਾਸਟ੍ਰਕਚਰ ਨਿਵੇਸ਼, ਬ੍ਰੈਂਡਬੈਂਡ ਵਿਸਤਾਰ ਅਤੇ ਟ੍ਰਾਂਜ਼ਿਟ ਨਾਲ ਸਬੰਧਿਤ ਮੁੱਦਿਆਂ ਤੇ ਧਿਆਨ ਕੇਂਦਰਿਤ ਕਰੇਗਾ। ਇਸ ਤੋਂ ਇਲਾਵਾ, ਏ.ਐਮ.ਓ., ਸਮਾਜਿਕ ਇੰਫਰਾਸਟ੍ਰਕਚਰ ਅਤੇ ਉਹਨਾਂ ਨੀਤੀਆਂ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜੋ ਓਨਟੈਰੀਓ ਵਿੱਚ ਹਰੇਕ ਨੂੰ ਆਪਣੀ ਸਮਰੱਥਾ ਦਾ ਪੂਰਾ ਲਾਭ ਹਾਸਲ ਕਰਨ ਦੇ ਯੋਗ ਬਣਾਉਂਦੀਆਂ ਹਨ। ਪਬਲਿਕ ਹੈਲਥ, ਕਮਿਊਨਿਟੀ ਪੈਰਾਮੈਡੀਸਿਨ, ਲੈਂਗ ਟਰਮ ਕੇਅਰ, ਹਿਊਮੈਨ ਸਰਵਿਸਿਜ, ਕਮਿਊਨਿਟੀ ਦੀ ਮਾਨਸਿਕ ਸਿਹਤ ਅਤੇ ਐਡਿਕਸ਼ਨ ਵਿੱਚ ਨਿਵੇਸ਼, ਏ.ਐਮ.ਓ. ਦੀਆਂ ਮੁੱਖ ਤਰਜੀਹਾਂ ਨੂੰ ਸੰਪੂਰਣ ਕਰਦਾ ਹੈ।

ਸਿਟੀ ਆਫ ਬ੍ਰੈਂਪਟਨ ਨੇ 14 ਤੋਂ 17 ਅਗਸਤ ਤੱਕ ਏ.ਐਮ.ਓ. 2022 ਵਰਚੁਅਲ ਕਾਨਫਰੰਸ (AMO 2022 Virtual Conference) ਵਿੱਚ ਹਿੱਸਾ ਲਿਆ ਸੀ। ਹੋਰ ਜਾਣਕਾਰੀ, [ਇੱਥੇ \(here\)](#) ਪ੍ਰਾਪਤ ਕਰੋ।

ਹਵਾਲੇ

“ਬ੍ਰੈਂਪਟਨ ਸਿਟੀ ਕਾਉਂਸਲ ਦੇ ਵੱਲੋਂ, ਮੈਂ ਕਾਉਂਸਲਰ ਵਿਸੇਂਟ ਨੂੰ ਏ.ਐਮ.ਓ. ਦੇ 2022 ਤੋਂ 2024 ਦੇ ਬੋਰਡ ਆਫ ਡਾਇਰੈਕਟਰਸ ਲਈ ਚੁਣੇ ਜਾਣ ਤੇ ਵਧਾਈ ਦਿੰਦਾ ਹਾਂ। ਓਨਟੈਰੀਓ ਵਿੱਚ ਮਿਊਨਿਸਿਪਲਟੀਜ਼ ਦੇ ਨਾਲ ਮਜ਼ਬੂਤ ਅਤੇ ਪ੍ਰਭਾਵੀ ਭਾਈਵਾਲੀਆਂ, ਵੱਧ ਗ੍ਰੀਨ ਕਮਿਊਨਿਟੀਜ਼ ਬਣਾਉਣ, ਵਾਧੇ ਨੂੰ ਕਾਇਮ ਰੱਖਣ ਅਤੇ ਅਰਥਚਾਰਿਆਂ ਨੂੰ ਮਜ਼ਬੂਤ ਬਣਾਉਣ ਲਈ ਐਡਵੇਕੇਸੀ ਯਤਨਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨਗੀਆਂ। ਇੱਕ ਮਜ਼ਬੂਤ ਬ੍ਰੈਂਪਟਨ ਅਤੇ ਪੀਲ ਰੀਜਨ ਦੇ ਪ੍ਰਤੀ ਕਾਉਂਸਲਰ ਵਿਸੇਂਟ ਦੀ ਵਚਨਬੱਧਤਾ, ਸਾਡੇ ਨਿਵਾਸੀਆਂ ਅਤੇ ਏ.ਐਮ.ਓ. ਦੇ ਸਾਰੇ ਮੈਂਬਰਾਂ ਲਈ ਇੱਕ ਸੰਪਤੀ ਹੋਵੇਗੀ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਮੈਂ, ਲਗਾਤਾਰ ਦੂਜੀ ਟਰਮ ਲਈ ਏ.ਐਮ.ਓ. ਬੋਰਡ ਆਫ ਡਾਇਰੈਕਟਰਸ ਲਈ ਚੁਣੇ ਜਾਣ ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਬ੍ਰੈਂਪਟਨ ਦੀ ਹਿਮਾਇਤ ਲਈ ਅਤੇ ਸਿਟੀ ਅਤੇ ਰੀਜਨ ਦੀ ਤਰਜੀਹਾਂ ਨੂੰ ਪ੍ਰੋਵਿੰਸੀਅਲ ਲੈਵਲ ਤੇ ਲਿਆਉਣ ਲਈ, ਓਨਟੈਰੀਓ ਵਿੱਚ ਮਿਊਨਿਸਿਪਲਟੀਜ਼ ਅਤੇ ਸਾਡੀਆਂ ਸਬੰਧਿਤ ਕਾਉਂਸਲਰਾਂ ਦੇ ਨਾਲ ਮਿਲਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca